



CIN: - L21012PB1980PLC004329

SIL/CS

Date: 05-10-2021

The General Manager, Department of Corporate Service, BSE Limited, Phiroze Jeejeebhoy Towers, Dalal Street Mumbai- 400001	National Stock Exchange of India Limited, Exchange Plaza, Plot No. C/1 G. Block, Bandra Kurla Complex, Bandra (East), Mumbai - 400 051.
Scrip Code :539201	Symbol: SATIA

**Sub: Copy of Notice Published in Newspapers**

Dear Sir / Madam

Pursuant to Regulation 47 and other applicable provisions of the SEBI (Listing Obligations and Disclosure Requirements) Regulations, 2015, we are enclosing herewith copies of the Notice published in "Financial Express" and "Punjabi Jagran" regarding Closure of Trading Window.

Thanking You,

Yours Faithfully,  
For Satia Industries Ltd

(Rakesh Kumar Dhuria)  
Company Secretary

**FORTUNE INTERNATIONAL LIMITED**  
 Regd. Office: G-4 Community Centre, Naraina Vihar, New Delhi-110 028  
 Tel: 011-2577421-214, 25771629; Email id: rekha.srivastava2016@gmail.com  
 CIN: L52324DL1981PLC012033

**NOTICE OF THE ADJOURNED 39TH ANNUAL GENERAL MEETING OF FORTUNE INTERNATIONAL LIMITED**

This is to inform that the 39th Annual General Meeting of the members of Fortune International Limited was scheduled on Thursday, September 30th, 2021 at 10:00 a.m. at Amarai Farms, Khasra No. 375, Village Kapashera, near Police Chowki, Old Delhi-Gurgaon Road, Kapashera, New Delhi-110037. However, pursuant to section 103(2)(a)(iii) of the Companies Act, 2013, minimum number of members required to form a quorum i.e. 15 members were not personally present till 10:30 a.m. Hence, pursuant to section 103(2)(a) of the Companies Act, 2013, the 39th Annual General Meeting of the members of the Company stands adjourned.

Notice is hereby given that the adjourned Annual General Meeting is scheduled to be held next week i.e. on Thursday, October 7, 2021 at 10 AM at the same venue i.e. Amarai Farms, Khasra No. 375, Village Kapashera, near Police Chowki, Old Delhi-Gurgaon Road, Kapashera, New Delhi-110037, to transact the business mentioned in the notice concerning the 39th Annual General Meeting.

By order of the Board  
 For Fortune International Limited  
 Sd/-  
 Nivedan Bhargava  
 Managing Director (DIN-00040191)

Place: New Delhi  
 Date: 30.09.2021

**केनरा बैंक Canara Bank**  
**MID Corporate Branch: Vipin Gomti Nagar, Lucknow-226010**

**PUBLIC NOTICE**

Cancellation of E-Auction Sale Notice under the Section 13(4) of the Securitization and Reconstruction of Financial Assets and Enforcement of Security Interest Act, 2002 read with Rule 8(6) of the Security Interest (Enforcement) Rules, 2002. The following properties were published in the Financial Express News Papers, Lucknow Edition, on 17.09.2021 for E-Auction Sale scheduled on 28.10.2021. **Borrower: M/s Venus Nirman Private Limited (CIN: U45201UP2006PTC031951, PAN: AACCV3116F), Regd. Office: Plot No. 27, Gulzar Colony, Chhinhat, Lucknow-226028 (U.P.).**

Brief Description of Immovable Property	Boundaries
Mr. B4/202, Vishal Khand, Gomti Nagar, Lucknow, Area: 361.37 Sq. Mtr. Owner: Sri Abusaud Ahmad.	East: Vacant Plot No. 4/203 West: 12.0 Mtr. wide road North: 9.0 Mtr. wide road South: House No. 4/201

This sale is hence for withdrawn.  
 Authorised Officer, Canara Bank

**DEMAND NOTICE**

Under Section 13(2) of the Securitization and Reconstruction of Financial Assets and Enforcement of Security Interest Act, 2002 (the said Act) read with Rule 8(1) of the Security Interest (Enforcement) Rules, 2002 (the said Rules), in exercise of powers conferred under Section 13(2) of the said Act read with Rule 3 of the said Rules, the Authorised Officer of IFL Home Finance Ltd (IFL HFL) (Formerly known as India Infiline Housing Finance Ltd.) has issued the Demand Notice (s) under section 13(2) of the said Act, calling upon the Borrower(s), to repay the amount mentioned in the respective Demand Notice(s) issued to them. In connection with above, notice is hereby given, once again, to the Borrower(s) to pay within 60 days from the publication of this notice, the amounts indicated herein below, together with further interest from the date(s) of Demand Notice till the date of payment. The detail of the Borrower(s), amount due as on date of Demand Notice and security offered towards repayment of loan amount are as under:-

Name of the Borrower(s)/ Guarantor (s)	Demand Notice Date & Amount	Description of secured asset (Immovable property)
Mr. Navin Kumar, Mr. Kuldeep Singh, Mrs. Sunila Devi (Prospect No. 791011)	28-Sep-2021 Rs. 6,82,765/- (Rupees Six Lakh Eighty Two Thousand Seven Hundred Sixty Five Only)	All that piece and parcel of the property being Unit No. Sun-4-1803, area measuring 1005 sq.ft., 18th Floor at Sun 4, in Migun Ultra, Plot No. Gh-03, Sector Omnicron-3, and Greater Noida, Pincode: 201308, U.P.
Mr. Rohit Singh Chauhan, Mrs. Meena Singh, Mr. Mohit Kumar Singh, Mr. Vishwa Nath Singh (Prospect No. 803721)	28-Sep-2021 8,94,471/- (Rupees Eight Lakh Ninety Four Thousand Four Hundred Seventy One Only)	All that piece and parcel of the property being: H No. 46, out of Khana No. 282 addressing 83 51 50 mts., Mania Vihar Colony Phase-II, Behind Road of Bostan School, Mauza-Dahora, Agra Pincode: 282007, Uttar Pradesh, India

If the said Borrowers fail to make payment to IFL HFL as aforesaid, IFL HFL may proceed against the above secured assets under section 13(4) of the said Act, and the applicable Rules, at the risk, costs and consequences of the Borrowers. For further details please contact to Authorised Officer at Branch Office: IFL HFL A-1C & A-1D, 2nd floor, Noida Sector 16, Noida, Gautam Budh Nagar - 201301, Unit No 309, Third Floor, Padam Business Park, Plot no. INS-1, Sector 12A, Anand Vikas, Sikandra Vojna, Agra, 282007 or Corporate Office: IFL Tower, Plot No. 96, Udyog Vihar, Ph-VI Gurgaon, Haryana.  
 Date: 01.10.2021  
 Sd/- Authorised Officer, For IFL Home Finance Ltd

**COSMO FERRITES LIMITED**  
 Regd. Off.: P.O. Jabli, Distt. Solan, H.P. - 173209  
 CIN- L27106HP1985PLC006378, Tel: 01792-277231-32/35/36, Fax: 01792-277234  
 E-mail: investorservices@cosmoferrites.com, Website: www.cosmoferrites.com

**NOTICE**

Pursuant to the SEBI (Prohibition of Insider Trading) Regulations, 2015 (the "Trading Window" for dealing in Securities of the Company shall remain closed for designated persons with effect from 01st October, 2021 till the end of 48 hours after declaration of financial results for the quarter ended 30th September, 2021.

For Cosmo Ferrites Limited  
 Sd/-  
 Aditya Sharma  
 Company Secretary  
 Date: 30th September, 2021

**SATIA INDUSTRIES LIMITED**  
 Regd Office: VPO Rupana, Malout Mukhtar Road Distt. Mukhtar (Punjab)  
 CIN No: L23217PB1986PLC004329

**NOTICE**

It is hereby informed that the "Trading Window" is being closed with effect from October 1, 2021 in compliance to SEBI (Prohibition of Insider Trading) Regulations, 2015, as amended, and shall be opened on third calendar day from the date of conclusion of Board Meeting in which the Financial Results for the quarter ended September 30th, 2021 will be considered.

FOR SATIA INDUSTRIES LIMITED  
 SD/-  
 RAJINDER KUMAR BHANDARI  
 JOINT MANAGING DIRECTOR

PLACE: VPO RUPANA  
 DATE: 30.09.2021

**HINDUJA HOUSING FINANCE LIMITED**  
 Corporate Office: No 27A, Developed Industrial Estate, Guindy, Chennai - 600 032, Tamil Nadu.  
 Regional Office: 2<sup>nd</sup> Floor, New Janpath Complex, Hazratganj, Lucknow  
 Authorized Officer: Mr. Parikotsh Chandra, Contact No.: +91 8476011118  
 Email: 'parikotsh.c@hindujahousingfinance.com'

**NOTICE OF SALE THROUGH PRIVATE TREATY**

**SALE OF MOVABLE & IMMOVABLE ASSETS CHARGED TO HHFL UNDER THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT 2002 (SARFAESI ACT).**

The undersigned as Authorized Officer of HHFL has taken over possession of the schedule property us/ 13(4) of the SARFAESI Act. Public at large is informed that the secured property as mentioned in the Schedule are available for sale through Private Treaty, as per the terms agreeable to HHFL for realization of it's dues on "AS IS WHERE IS BASIS" and "AS IS WHAT IS BASIS". Standard terms & conditions for sale of property through Private Treaty are as under:

- Sale through Private Treaty will be on "AS IS WHERE IS BASIS" and "AS IS WHAT IS BASIS".
- The purchaser will be required to deposit 25% of the sale consideration on the next working day of receipt of HHFL's acceptance of offer for purchase of property and the remaining amount within 15 days thereafter.
- The purchaser has to deposit 10% of the offered amount along with application which will be adjusted against 25% of the deposit to be made as per clause (2) above.
- Failure to remit the amount as required under clause (2) above, will cause forfeiture of amount already paid including 10% of the amount paid along with application.
- In case of non-acceptance of offer of purchase by the HHFL, the amount of 10% paid along with the application will be refunded without any interest.
- The property is being sold with all the existing and future encumbrances whether known or unknown to HHFL. The Authorized Officer / Secured Creditor shall not be responsible in any way for any third-party claims / rights / dues.
- The purchaser should conduct due diligence on all aspects related to the property (under sale through private treaty) to his satisfaction. The purchaser shall not be entitled to make any claim against the Authorized Officer / Secured Creditor in this regard at a later date.
- HHFL reserves the right to reject any offer of purchase without assigning any reason.
- In case of more than one offer, HHFL will accept the highest offer.
- The interested parties may contact the Authorized Officer for further details / clarifications and for submitting their application.
- The purchaser has to bear all stamp duty, registration fee, and other expenses, taxes, duties in respect of purchase of the property.
- Sale shall be in accordance with the provisions of SARFAESI Act / Rules.

Schedule Description of the Property (Part of Secured Asset)	Reserve Price
PART OF PRIVATE PLOT NO. 07, CARVED OUT OF ARAZI NO 1796M1 (ADMEASURING AREA 100.00 SQ. YARDS, SITUATED AT DAHELI, SUJANPURA, KANPUR NAGAR-UP	Rs. 10,00,000/- (Rupees Ten Lacs Only)

Bounded by: North: PRIVATE PLOT NO.08, South: PART OF PRIVATE PLOT NO.06, East: 6.09 MTR ROAD, WEST: OTHER AEAZI.

For HINDUJA HOUSING FINANCE LIMITED  
 Parikotsh Chandra  
 (Authorised Officer)  
 Date: 30.09.2021

**VOITH PAPER FABRICS INDIA LIMITED**  
 Registered Office: 113/114-A, Sector-24, Faridabad-121005, Haryana  
 CIN: L74999HR1986PLC004895  
 Phone: +91 129 4292200; Fax: +91 129 2232072  
 E-mail: voithfabrics.faridabad@voith.com  
 Website: www.voithpaperfabricsindia.com

**Notice for Loss of Share Certificates**

Notice is hereby given to all concerned that 992 (Nine Hundred Ninety Two) Equity Shares of the Company, comprised in 23 Share Certificates No(s), from 15937 to 15946; and from 28506 to 28518; bearing Distinctive Numbers from 1971556 to 1972035; and from 3147412 to 3147923 respectively; registered in the name of Mr. Arunankumar Ashutosh Banerji under Folo No. A0000335, has been reported lost/misplaced. The Company will decide to issue duplicate share certificate, in lieu thereof, if no objection is received within 7 days from the date of publication of this notice and upon completion of necessary documentation in the matter.

for Voith Paper Fabrics India Limited  
 Sd/-  
 (C.S. Gugliani)  
 Company Secretary  
 Date : 30th September, 2021 FCS 4301

**STARGAZE ENTERTAINMENT PRIVATE LIMITED**  
 Registered Office: Property No. F-132/B, T/F Kh No. 88/2/3, Gali No. I, Mahave Enclave, New Delhi 110045  
 Email id: noc@stargaze.com Telephone Number: 9867395161 (CN: U45500DL2006PTC056614)

**Form No INC-26**

(Pursuant to Rule 30 of the Companies (Incorporation) Rules, 2014)

Advertisement to be published in the newspaper for change of registered office of the company from one state to another.

**NOTICE**

Before the Central Government Regional Director, Northern Region  
 Registrar of Companies, 4th Floor, IFC Tower, 6, Nehru Place, New Delhi - 110019

In the matter of sub-section (4) of Section 13 of the Companies Act, 2013 and clause (a) of sub-rule (5) of rule 30 of the Companies (Incorporation) Rules, 2014

In the matter of Stargaze Entertainment Private Limited having its registered office at Property No. F-132/B, T/F Kh No. 88/2/3, Gali No. I, Mahave Enclave, New Delhi 110045 India, Petitioner.

Notice is hereby given to the General Public that the company proposes to make application to the Central Government under section 13 of the Companies Act, 2013 seeking confirmation of alteration of the Memorandum of Association of the Company in terms of the Special Resolution passed at the Extra Ordinary General meeting held on 23/08/2021 to enable the company to change its registered office from "State of Delhi" to "State of Maharashtra".

Any person whose interest is likely to be affected by the proposed change of the registered office of the company may deliver either on the MCA 21 portal (www.mca21.gov.in) by filing investor complaint form or cause to be delivered or send by registered post of his/her objections supported by an affidavit stating the nature of his/her interest and grounds of opposition to the Office of Regional Director Northern Region, Registrar of Companies, 4th Floor, IFC Tower, 6, Nehru Place, New Delhi - 110019, India within fourteen days from the date of publication of this notice with a copy of the applicant company at its registered office at the address mentioned below:  
 Property No. F-132/B, T/F Kh No. 88/2/3, Gali No. I, Mahave Enclave, New Delhi 110045 India

For and on behalf of the Applicant  
 For Stargaze Entertainment Private Limited  
 Sd/-  
 Sanjay Singh, Director (DIN: 07165535)  
 Delhi, September 29, 2021

**पंजाब नैशनल बैंक Punjab National Bank**  
 ...the name you can BANK upon!

**Circle Sastra Center East Delhi, Pocket-E, Mayur Vihar Phase-II, Delhi-110091**

**POSSESSION NOTICE**

Under section 13(4) of Securitization Act 2002 read with rule 8(1) of Security Interest (Enforcement) Rules 2002 (For immovable property) Whereas the undersigned being the Authorised Officer of the Punjab National Bank, Circle SASTRa Centre, East Delhi Pocket-E Mayur Vihar, Phase-II, Delhi - 110091 under the Securitization and Reconstruction of Financial Assets and Enforcement of Security Interest Act, 2002 (herein after referred as said rules) and in exercise of Powers conferred under Section 13(2) read with Rule 9 of the Security Interest (Enforcement) Rules, 2002 (herein after referred as said rules) issued a demand notice dated 05.06.2021 calling upon the borrower/Guarantor/Mortgagor 1) Sh. Krishan Kumar S/o Sh. Balwan Singh (Borrower) R/o B-207, Mohan Garden Uttam Nagar (Co-Borrower) 2) Sh. Uttam Kumar (Co-Borrower), R/o B-207, Mohan Garden, Uttam Nagar, New Delhi-110059 3) Smt. Rinku Rani (Co-Borrower) R/o B-207, Mohan Garden, Uttam Nagar, New Delhi-110059, 4) Smt. Neena Gahlot (Co-Borrower), R/o Uttam Nagar, New Delhi-110059 5) Smt. Reena (Co-Borrower) R/o B-207, Mohan Garden, Uttam Nagar, New Delhi-110059 bearing loan account Number, 0130000C0001031 to the amount mentioned in the notice being Rs.25897519/- (Rupees Two Crore Fifty Eight Lakh Ninety Seven Thousand Five Hundred Ninety nine only) due and outstanding as on 31/05/2021 along with future interest cost and expenses thereon to be paid within 60 days from the date of notice/date of receipt of the said notice.

The borrower/Guarantor/Mortgagor have failed to Discharge his/her liability to repay the amount, within the period specified in the aforesaid notice and therefore this notice is hereby given to the borrower/Guarantor/Mortgagors and the public in general that the undersigned has taken Possession of the property described herein below in exercise of powers conferred on him under sub-section 13(4) of the said Act read with rule 9 of the said rule on this, 2021 on this 27th day of September of the year 2021.

The borrower in particular and the public in general are hereby cautioned not to deal with the property mentioned here under and any dealings with the property will be subject to the change of the Punjab National Bank Branch for loan amount of Rs.25897519/- due and outstanding as on 31.05.2021 along with future interest cost and expenses thereon and interest and other legal charges thereon.

**DESCRIPTION OF IMMOVABLE PROPERTY**

Property bearing No. A-9 & A-10, Khasra No. 742 min & 757 min, Village Nawada Mazra Hastal Colony known as Mohan Garden, in Block A, Uttam Nagar, New Delhi-110059

Date: 27.09.2021  
 Place: Delhi  
 Authorised Officer (Punjab National Bank)

**JOHAL INVESTMENTS LTD.**  
 जौहल इन्वेस्टमेंट्स लिमिटेड  
**RZF1, SHOP No.-5, VIJAY ENCLAVE, SHIV MAIN MARKET, NEW DELHI - 110045**

**AUCTION NOTICE / निलामी सूचना**

**JOHAL INVESTMENTS LTD.**

Whereas, The Authorized officer of Johal Investments limited, hereby gives to the customers and the public in general that the respective banks will conduct the private sale/ auction of the gold for the underlying loan numbers / GL number when deemed necessary since the customer had failed to repay the amount within the due date or had failed to remit the margin amount required as per the communication sent by the bank or their authorized representatives Auction date 4th or 8th October 2021 evening 4:30pm. and place Johal Investments Ltd WZ-184-D, Palam Park Chakkur, Palam, New Delhi - 110045.

Please contact 9990106527 for more information.

**JOHAL INVESTMENTS LTD.**

जबकि जौहल इन्वेस्टमेंट्स लिमिटेड को प्राधिकृत अधिकारी एवम् ग्राहकों और जनता को सामान्य रूप से सूचित करते हैं कि संबंधित बैंक जब आवश्यक समझेगी तब अनिश्चित लोन नंबर/ जीएल नंबर के लिए सोने की निजी विधि/ निलामी का संयोजन करेगी क्योंकि ग्राहक देय तिथि के भीतर राशि चुकाने में विफल रहा है। अधिक जानकारी के लिए कृपया 9990106527 पर संपर्क करें। निलामी तिथि 4 व 8 अक्टूबर 2021 समय 4.30 सायं और स्थान जौहल इन्वेस्टमेंट्स लिमिटेड इन्क्लूज-184डी, पालम गोल चककर, पालम, नई दिल्ली-110045, अधिक जानकारी के लिए फोन: 9990106527

**LIST OF GOLD LOAN NUMBER / स्वर्ण ऋण लोन संख्या**

**PALAM BRANCH:** JIL/GL/PLM/40008, JIL/GL/PLM/40033, JIL/GL/PLM/40034  
**BUDDH VIHAR:** JIL/GL/W1/50082, JIL/GL/W1/50025, JIL/GL/W1/50087, JIL/GL/W1/50113, JIL/GL/W1/50100, JIL/GL/W1/50114, JIL/GL/W1/50123, JIL/GL/W1/50130, JIL/GL/W1/50133, JIL/GL/W1/50137, JIL/GL/W1/50158, JIL/GL/W1/50181, VIJAY ENCLAVE: JIL/GL/VJ/20038, JIL/GL/VJ/20014,  
**BHAJANPURA:** JIL/GL/BJN/60007, JIL/GL/BJN/60012, JIL/GL/BJN/60012, JIL/GL/BJN/60023, JIL/GL/BJN/60021, JIL/GL/BJN/60026, JIL/GL/BJN/60027, JIL/GL/BJN/60029, JIL/GL/BJN/60031, JIL/GL/BJN/60034, JIL/GL/BJN/60035, JIL/GL/BJN/60037, JIL/GL/BJN/60044, JIL/GL/BJN/60048, JIL/GL/BJN/60049, JIL/GL/BJN/60059, JIL/GL/BJN/60062, JIL/GL/BJN/60063, JIL/GL/BJN/60070, JIL/GL/BJN/60075, JIL/GL/BJN/60076, JIL/GL/BJN/60077, JIL/GL/BJN/60074, JIL/GL/BJN/60080, JIL/GL/BJN/60082, JIL/GL/BJN/60088, JIL/GL/BJN/60100, JIL/GL/BJN/60113, JIL/GL/BJN/60119, JIL/GL/BJN/60128, JIL/GL/BJN/60155, JIL/GL/BJN/60157, JIL/GL/BJN/60159, JIL/GL/BJN/60161, JIL/GL/BJN/60162, JIL/GL/BJN/60163, JIL/GL/BJN/60164, JIL/GL/BJN/60165, JIL/GL/BJN/60176, JIL/GL/BJN/60179, JIL/GL/BJN/60184, JIL/GL/BJN/60185, JIL/GL/BJN/60188, JIL/GL/BJN/60183, JIL/GL/BJN/60205, JIL/GL/BJN/60195, JIL/GL/BJN/60198, JIL/GL/BJN/60201, JIL/GL/BJN/60203, JIL/GL/BJN/60206, JIL/GL/BJN/60208, JIL/GL/BJN/60069, JIL/GL/BJN/60090, JIL/GL/BJN/60917, JIL/GL/BJN/60243, JIL/GL/BJN/60256, JIL/GL/BJN/60308, JIL/GL/BJN/60375, JIL/GL/BJN/60380, JIL/GL/BJN/60326, JIL/GL/BJN/60329, JIL/GL/BJN/60383, JIL/GL/BJN/60403

Sd/ Authorised Signatory  
**JOHAL INVESTMENTS LTD.**  
 अधिकृत अधिकारी द्वारा हस्ताक्षरित दस्तावेज  
 जौहल इन्वेस्टमेंट्स लिमिटेड

**Before the Central Government Registrar of Companies, Delhi**

In the matter of sub-section (3) of Section 13 of Limited Liability Partnership Act, 2008 and rule 17 of the Limited Liability Partnership Rules, 2009 In the matter of the Limited Liability Partnership Act, 2008, Section 13(3) AND In the matter of M/s MAXX FARMACIA (INDIA) LLP having its registered office at: S-67, F.F., PHASE-I, BADLI, BADLI INDUSTRIAL AREA, NEW DELHI, Delhi 110042

Notice is hereby given to the General Public that the LLP proposes to make a petition to Registrar of Companies, Delhi under section 13 (3) of the Limited Liability Partnership Act, 2008 seeking permission to change its Registered office from the NCT of Delhi to the State of Tamilnadu".

Any person whose interest is likely to be affected by the proposed change of the registered office of the LLP may deliver or cause to be delivered or send by Registered post of his/her objections supported by an affidavit stating the nature of his/her interest and grounds of opposition supported by an affidavit to the Registrar of Companies, Delhi, within 21 (twenty one) days from the date of publication of this notice with a copy to the petitioner LLP at its registered office at the address mentioned above.

For and on behalf of  
**MAXX FARMACIA (INDIA) LLP**  
 Sd/-  
 AAYUSH SRISRAMAL  
 (Designated Partner)  
 DIN No 07108553  
 ADDRESS: 4 B HERITAGE APARTMENTS, 4TH CROSS ORMES ROAD, KILPAUK, CHENNAI Tamil Nadu 600010  
 Place: Delhi  
 Date: 01.10.2021

Summons for settlement of Issues, (O.V.R.1.5) IN THE COURT OF THE CIVIL JUDGE, [S.D.] DADRA AND NAGAR HAVELI, SILVASSA S.C.S.No. 21/2016

**Raj Petro Specialities Pvt. Ltd.** Plaintiff Adv  
 H.K.Bhandari

Versus  
**Keshav Transformers- Kanpur To, Defendants,**  
 1) Keshav Transformers- Kanpur, 110/175, 80 Feet Road, R.K.Nagar, Kanpur, Uttar Pradesh  
 2) Mr. Mohit Agarwal, Director of Keshav Transformers- Kanpur 11/175, 80, Feet Road, R.K.Nagar, Kanpur, Uttar Pradesh

WHEREAS above named plaintiff has suit against you for [as per attached copy of plaint]. You are hereby summoned to appear in this court persons or by a pleader duly instructed, and able to answer all material question relating to the suit, or who shall be accompanied by some person able to answer all such question, on the 12/10/2021 at 11.00 o'clock in the forenoon, to answer the claim/demand further you are hereby directed to file on that day a written statement of your defence and to produce on the said day all document in your possession or power upon which you base your defence or claim for set-off/counter-claim and where you rely on any other document whether in your possession or power or not, as evidence in support of your defence or claim for set-off or counter-claim you shall enter such documents in a list to be annexed to the written statement.]

Take note that, in default of your appearance on the day before mentioned, the suit will be heard and determined in your absence.

Given under my hand and seal of the court, on this 24/08/2021.

By order,  
 Superintendent  
 Civil court, (Sr.Dn.)  
 Dadra and Nagar Haveli,  
 Silvassa

**FORM A PUBLIC ANNOUNCEMENT**

[Regulation 14 of the Insolvency and Bankruptcy Board of India (Voluntary Liquidation Process) Regulations, 2017]

**FOR THE ATTENTION OF THE STAKEHOLDERS OF LASTLINE TECHNOLOGIES PRIVATE LIMITED**

Sl. No.	Name of Corporate Person	LASTLINE TECHNOLOGIES PRIVATE LIMITED
1.	Name of Corporate Person	LASTLINE TECHNOLOGIES PRIVATE LIMITED
2.	Date of incorporation of Corporate Person	18/09/2018
3.	Authority under which Corporate Person is incorporated/ registered	Registrar of Companies, Delhi
4.	Corporate identity number / limited liability identification number of Corporate Person	U72900DL2018FTC338749
5.	Address of the registered Office and Principal office (if any) of Corporate Person	3rd Floor, Hindustan Times House, 18-20, Kasturba Gandhi Marg, New Delhi-110001 India
6.	Liquidation commencement date of Corporate Person	September 29, 2021
7.	Name, address, email address, telephone number and the registration number of the Liquidator	Name: Vasudevan Gopu Address: 11A, Collector Sivakumar Street, KK Purur, Coimbatore-641038, Tamilnadu, India. Email: vasudevan.gopu.ip@gmail.com, vasudevanacs@gmail.com Ph No: +91-99494937063  0422-4216903 Reg No: IBS/1PA-002/1P-NO0291/2017-18/10849
8.	Last date for submission of claims	October 28, 2021

Notice is hereby given that Lastline Technologies Private Limited has commenced voluntary liquidation on September 29, 2021.

The stakeholders of Lastline Technologies Private Limited are hereby called upon to submit a proof of their claims, on or before October 28, 2021 to the liquidator at the address mentioned against item 7. The financial creditors shall submit their proof of claims by electronic means only. All other stakeholders may submit the proof of claims in person, by post or by electronic means.

Submission of false or misleading proofs of claim shall attract penalties.

Sd/-  
 Vasudevan Gopu  
 Liquidator for Lastline Technologies Private Limited  
 Place: Coimbatore Registration No.: IBS/1PA-002/1P-NO0291/2017-18/10849

**CORRIDGEMENT**

**FOR THE ATTENTION OF THE PROSPECTIVE RESOLUTION APPLICANTS OF S L CONSUMER PRODUCTS LIMITED**

With reference to the Form G issued in accordance with Insolvency and Bankruptcy Code, 2016 and Insolvency and Bankruptcy Board of India (Insolvency Resolution Process for Corporate Persons) Regulations, 2016, published in this newspaper on 23rd September, 2019, the last date for submission of expression of interest has been extended and the invitation for expression of interest stands amended and restated as under:

**FORM G INVITATION FOR EXPRESSION OF INTEREST**  
 (Under Regulation 36A (1) of the Insolvency and Bankruptcy (Insolvency Resolution Process for Corporate Persons) Regulations, 2016)

Sl. No.	RELEVANT PARTICULARS	
1.	Name of the Corporate Debtor	S L Consumer Products Limited
2.	Date of incorporation of corporate debtor	16-12-1996
3.	Authority under which corporate debtor is incorporated / registered	Registrar of Companies, Delhi (ROC, Delhi)
4.	Corporate identity number / limited liability identification number of corporate debtor	U112000DL1996PLC038550
5.	Address of the registered office and principal office (if any) of corporate debtor	2646, Raghunandan, Naya Bazar, Delhi, North Delhi-110006
6.	Insolvency commencement date of the corporate debtor	10th July, 2019
7.	Date of invitation of expression of interest	23rd September, 2019 (amended on 01st October, 2021)
8.	Eligibility for resolution applicants under section 25(2)(ii) of the Code is available at:	Minimum net worth as on 31.03.2021 should be Rs. 5.00 Cr. Further details can be obtained by sending email at sl.scp@gmail.com
9.	Norms of eligibility applicable under section 29A are available at:	can be obtained by sending email at sl.scp@gmail.com
10.	Last date for receipt of expression of interest	21st October, 2021
11.	Date of issue of provisional list of prospective resolution applicants	26th October, 2021
12.	Last date for submission of objections to provisional list	31st October, 2021
13.	Date of issue of final list of prospective resolution applicants	5th November, 2021
14.	Date of issue of information memorandum, evaluation matrix and request for resolution plans to prospective resolution applicants	31st October, 2021
15.	Manner of obtaining request for resolution plan, evaluation matrix, information memorandum and further information	The Resolution Professional will share RFRP, evaluation matrix and any further information after verification of KYC, capacity to invest, eligibility under Section 29A and prequalification criteria as approved by the COC.
16.	Last date for submission of resolution plans	30th November, 2021
17.	Manner of submitting resolution plans to resolution professional	In electronic form on the email ID sl.scp@gmail.com & a hard copy in sealed envelope by speed post or by hand delivery.
18.	Estimated date for submission of resolution plan to the Adjudicating Authority for approval	14th December, 2021
19.	Name and registration number of the resolution professional	Vikram Kumar IBBI/PA-001/1P-P00082/2017-2018/10178
20.	Name, Address and e-mail of the resolution professional, as registered with the Board	Vikram Kumar J&A, Kailash Colony, New Delhi-110048 Email: vikramau@gmail.com
21.	Address and email to be used for correspondence with the Resolution Professional	J&A, Kailash Colony, New Delhi-110048 Email: sl.scp@gmail.com
22.	Further Details are available at or with	can be obtained by sending email at sl.scp@gmail.com
23.	Date of publication of Form G	01st October, 2021

Resolution Professional for S L Consumer Products Limited  
 IBBI/PA-001/1P-P00082/2017-2018/10178  
 J&A, Kailash Colony,  
 New Delhi-110048  
 Dated: 01.10.2021  
 Place: New Delhi

**Bank of Maharashtra**  
 भारत सरकार का उद्यम एक परिवार एक बैंक

Zonal Office, Lucknow: Plot No. 12, Sector 9, Vikas Nagar, Lucknow - 226022.  
 Phone: 0522-2739259 / 2739260, E-mail: recovery\_luc@mahabank.co.in, cmrarc\_luc@mahabank.co.in

**POSSESSION NOTICE [RULE-8 (1)] (For Immovable Property)**

WHEREAS, The undersigned being the Authorised Officer of the Bank of Maharashtra under the Securitization and Reconstruction of Financial Assets and Enforcement of Security Interest Act, 2002, and in exercise of the powers conferred under Sub-section (12) of Section 13 read with Rule 8 of the Security Interest (Enforcement) Rule, 2002, issued a Demand Notice calling upon the borrowers to repay the Bank's dues within 60 days from the date of receipt of the said Notice. The notice/s was sent by Regd. Post, Speed Post, Dast and Courier. The borrowers/ guarantors having failed to repay the amount, Notice is hereby given to the borrower/ guarantor and the public in general that the undersigned has taken possession of the properties described herein below in exercise of powers conferred on him under section 13(4) of the said Act read with Rule 8 of the said rules of the dates given as in the table. The borrower/s/ guarantor/s in particular and the public in general, is hereby cautioned not to deal with the properties and any dealings with the properties will be subject to the charge of Bank of Maharashtra for an amount here in mentioned below.

**Borrowers: M/s Raj Medical Agencies, Prop: Manoj Shakya, Address: House No. 4/227F, Nawab Niyamat Khan (West) Sindi Colony, Behind Seema Bakery, Sadar Farrukhabad-209625 and Guarantors Mr. Shrikrishna Shakya, Address: House No. 4/9, Sardar Khan Tehsil Sadar, District-Farrukhabad-209625. AMOUNT DUE: Rs. 92,57,786.00/- + unapplied Interest @ 8.00% p.a. w.e.f. 06.04.2021 + penal interest and other charges / expenses. PROPERTY MORTGAGED & POSSESSION TAKEN: 1. Equitable Mortgage of Land and House No. 4/10B, Mohalla Sardar Khan, Farrukhabad. (Admeasuring: 220.20 Sq. Meters), (Owner: Mr. Shrikrishna Shakya), Bounded: East: Gali and House of Shri Kanhai at present Gali C.C. afterwards House of Ramwati, West: Plot of Mukir and House of Alam Shri Khan at present house of Diwali Lal, North: Khet of Shri Ram at present Rasta C.C., South: House of Shri Chhotu Lal at present house of Chhotu Lal Shakya.**

2. Equitable Mortgage of Land and House No. 4/227F, Nawab Niyamat Khan (West), Sindi Colony, Behind Seema Bakery, Sadar Farrukhabad. (Admeasuring: 83.78 Sq. Meters), (Owner: Mr. Manoj Shakya), Bounded: East: Rasta 3.66 Meter Wide, West: House of Udho Das, North: House of Raghunath & Jahar Singh, South: House of Dharmveer. DATE OF 13(2) NOTICE / POSSESSION: 06.04.2021 / 28.09.2021.

The borrower's attention is invited to provisions of sub-section (8) of section 13 of the Act, in respect of time available, to redeem the secured assets.

Date: 01.10.2021, Place: Farrukhabad  
 Authorised Officer, Bank of Maharashtra

**CHAMAK HOLDINGS LIMITED**  
 Regd. Off.: 55-B, Rama Road Indl Area, New Delhi-110015  
 CIN: L51494DL1984PL

